



Bhandari Hosiery Exports Ltd.

Sustainable Innovation
Design • Fabric • Garments

(A GOVT. OF INDIA RECOGNISED EXPORT HOUSE)

R.O. : Bhandari House, Village Meharban, Rahon Road, LUDHIANA-141 007 (INDIA)

Phones : +91-88720 16409, +91-88720 16410

E-mail : bhandari@bhandariexport.com Web : www.bhandariexport.com

(Corporate Identification No./CIN : L17115PB1993PLC013930)

22.07.2022

To

Corporate Relationship Department BSE Limited Floor 25, Feroze Jeejeebhoy Towers, Dalal Street, Mumbai-400001 Phone:022-22721233-34	Listing Department National Stock Exchange of India Limited Exchange Plaza, Bandra Kurla Complex, Bandra East, Mumbai-400051 Board: 022-26598100(Extn:22348) Direct: 022-26598346
Scrip Code: 512608	Symbol: BHANDARI

SUB: - Publication of Postal ballot Notice in Newspaper.

Dear Sir/Madam,

In continuation to our earlier intimation and pursuant to Regulation 30 and 47 and other applicable provisions of SEBI (Listing Obligation and Disclosure Requirements) Regulations, 2015, we are enclosing herewith the copies of Postal Ballot Notice published in Newspaper dated 21.07.2022.


The advertisement was published in the following newspapers:

1. The Financial Express (English)
2. Nawan Zamana (Punjabi)

We request you to take the above said on records.

Thanking You,
Yours Faithfully,

For Bhandari Hosiery Exports Limited


Daljeet Singh
Company Secretary



Form No. INC-26

[Pursuant to Rule 30 of the Companies (Incorporation) Rules 2014]

Advertisement to be published in the newspaper for change of registered office of the Company from one state to another.

Before the Central Government/Regional Director Northern Region, New Delhi

In the matter of sub section (4) of Section 13 of the Companies Act, 2013, and clause (a) of sub rule (5) of rule 30 of the Companies (Incorporation) Rules, 2014

AND In the matter of RYNAVY TRADING PRIVATE LIMITED ("Company") having its registered office at Shop No. 12, Upper Ground, Devika Tower, Chandar Nagar, Ghaziabad, Uttar Pradesh-201011.

Notice is hereby given to the General Public that the Company proposes to make Application to the Central Government (Regional Director) under section 13 of the Companies Act, 2013 seeking confirmation of alteration of the Memorandum of Association of the Company in terms of the Special Resolution passed at the Extraordinary General Meeting of the Company held on 27th June, 2022 to enable the Company to change its Registered Office from the "State of Uttar Pradesh" to "National Capital Territory of Delhi".

Any person whose interest is likely to be affected by the proposed change of the registered office of the Company may deliver either on the MCA-21 portal (www.mca.gov.in) by filing investor complaint form, or cause to be delivered or send by registered post/his/her objections supported by an affidavit stating the nature of his/her interest and grounds of opposition to the "Regional Director, Northern Region, B-2 wing, 2nd Floor, Paryavaran Bhawan, CGO Complex, New Delhi-110003 within fourteen (14) days of the date of publication of this notice with a copy to the applicant Company at its registered office at the address mentioned below:

Registered Office:- Shop No. 12, Upper Ground, Devika Tower, Chandar Nagar, Ghaziabad, Uttar Pradesh-201011.

By order of the Board For RYNAVY TRADING PRIVATE LIMITED PRADEEP KUMAR SINGH DIRECTOR Designation DIN No.-01879930 Date: 27.06.2022 Place: Uttar Pradesh

Be Swasth Healthcare Limited

(Formerly known as Ujala Commercials Limited) CIN: L93000DL1985PLC021397 Regd. Office: A-6/343B, Janta Flats, Paschim Vihar, New Delhi 110063 Email: cs@be-swasth.com, Contact No. : 01149879687

Extract of Unaudited Financial Results for the Quarter ended June 30, 2022

Table with columns: PARTICULARS, Quarter Ended (30-Jun-22 Unaudited, 31-Mar-22 Audited, 30-Jun-21 Unaudited, 31-Mar-21 Audited), Year ended (31-Mar-22 Audited). Rows include Total Income from operations, Net Profit/Loss, Reserves excluding Revaluation Reserves, etc.

Notes: 1. The above Un-Audited Financial Results of the Company, reviewed by the Audit Committee and approved by the Board of Directors at their meeting held on Wednesday, July 20, 2022. The Limited Review Report of the Statutory Auditors is being filed with the Metropolitan Stock exchange of India Limited.

2. The above is an extract of the detailed format of Un-Audited Financial Results for the quarter ended June 30, 2022, filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Un-Audited Financial Results for the quarter ended June 30, 2022 along with the Limited Review Report of the Statutory Auditors is available on the website of the Stock Exchange i.e. www.mseil.in and of the Company i.e. www.be-swasth.in.

For Be Swasth Healthcare Limited (Formerly known as Ujala Commercials Limited) Sd/- Pranshu Poddar (Director) DIN: 09203812 Date: 20.07.2022

S. E. RAILWAY – TENDER

e-Tender Notice No. 4324-GRNC-CE-C-II-38-2022, dated 19.07.2022. e-Tender is invited by Chief Engineer(Con)/III/Garden Reach, S.E.Railway for and on behalf of the President of India for the following work.

Following tender has been uploaded on website www.ireps.gov.in. The tender will be closed at 12.00 hrs. on due date. Brief Description of Works : Rourkela-Kalunga Section - Balance Work for Construction of Foundation, Substructure, Supply, Fabrication, Assembling, Erection/Loading of Girders for Road Over Bridge No. 209 [Span : 1x42m Bow String Girder (CG) + 1x18m (CG) in lieu of existing Level Crossing at Km : 414/09-11 and Road Over Bridge No. 214 [Span : 1x38m (CG) + 2x18m (CG)] in lieu of existing Level Crossing at Km : 425/01-03 in Chakradharpur Division of S.E.Railway. Approx. Cost : ₹ 17.63 Crore. Bid Security : ₹ 10,31,500/- Completion period : 18 months. Closing Date : 12.08.2022. Interested tenders may visit website www.ireps.gov.in for full details/description/specification of the tenders and submit their bids online. In no case manual tenders for these items will be accepted. N.B. : Prospective Bidders may regularly visit www.ireps.gov.in to participate in all other tenders. (PR-357)

Punjab & Sind Bank

Branch: Chhijarsi (C0616) Post: Pilkhua Distt.: Hapur, Uttar Pradesh- 245304 Phone: 0122-2322033

POSSESSION NOTICE (For Immovable Property) (See rule 8(1)) Whereas, the undersigned being the authorized officer of the Punjab & Sind Bank under the securitisation and Reconstruction of Financial Assets and Enforcement of Security Interest Act, 2002 (54 of 2002) and in exercise of powers conferred under section 13(12) read with rule 3 of the security interest (Enforcement) Rules, 2002 issued a demand notice dated 05.05.2022 calling upon the Borrower(s) & Guarantor(s) (1) Sh. Vaibhav Mishra S/o Kamal Bilochan (Borrower), (2) Sh. Ravi Bhushan Mishra (Guarantor) to repay the amount mentioned in notice being Term Loan of Rs. 12.84,033.85 (Rs. Twelve Lakhs Eighty Four Thousand Thirty Three Rupees and Eighty Five Paise Only) within 60 days from the date of receipt of the said notice.

The borrower having failed to repay the amount, notice is hereby given to the borrower and the public in general that the undersigned has taken possession of the property described herein below in exercise of powers conferred on him under section 13 (4) of the said Act read with rule 8 of the said rules on this 15th Day of July 2022. The borrower in particular and the public in general is hereby cautioned not to deal with the property and any dealings with the property will be subject to the charge of "PUNJAB & SIND BANK, BRANCH CHHIJARS, HAPUR", for an amount Rs. 12,84,033.85 (Rs. Twelve Lakhs Eighty Four Thousand Thirty Three Rupees and Eighty Five Paise Only) of Term Loan as on 05.05.2022 along with further cost, interest and expenses etc.

Date : 15-07-2022, Place : Delhi Authorised Officer, Punjab & Sind Bank

Form No. INC-26 [Pursuant to rule 30 of the Companies (Incorporation) Rules, 2014]

Advertisement to be published in the newspaper for change of registered office of the company from one state to another Before the Central Government, Northern Region In the matter of sub-section (4) of Section 13 of Companies Act, 2013 and clause (a) of sub-rule (5) of Rule 30 of the Companies (Incorporation) Rules, 2014

AND In the matter of Quickdent Devices Private Limited, having its registered office at 1/61, Taj Complex, Near Masjid Delhi Gate, Agra-282002, Uttar Pradesh, India

Notice is hereby given to the General Public that the Company proposes to make application to the Central Government under section 13 of the Companies Act, 2013 seeking confirmation of alteration of the Memorandum of Association of the Company in terms of the special resolution passed at the Extraordinary General Meeting held on 18th July, 2022 to enable the company to change its Registered Office from 'State of Uttar Pradesh' to 'State of Maharashtra'.

FOR QUICKDENT DEVICES PRIVATE LIMITED Sd/- MAYUR KHAINRAN DIRECTOR Date: 21st July, 2022 PLACE: AGRA

CAN FIN HOMES LTD.

SCO 34 & 35 1ST FLOOR ABOVE CANARA BANK, Sector 10A Gurgaon, 0124-2370035, 7625079135 gurgaon@canfinhomes.com CIN : L85110KA1987PLC008699

POSSESSION NOTICE [Rule 8 (1)] The undersigned being the Authorized Officer of Can Fin Homes Ltd. under the Securitisation and Reconstruction of Financial Assets and Enforcement of Security Interest Act 2002 (54 of 2002) and in exercise of the powers under section 13 (2) read with rule 3 of the Security Interest (Enforcement) Rules, 2002 issued a demand notice dated 02.05.2022 calling upon the borrowers Mrs. Renu w/o Manvir and Mr. Manvir S/o Prem Singh to repay the amount mentioned in the notice being Rs. 18,67,732/- and interest from 2.05.2022 to till date of final payment within 60 days from the date of receipt of the said notice.

The borrowers having failed to repay the amount, notice is hereby given to the borrower and the public in general that the undersigned has taken possession of the property described here in below in exercise of powers conferred under Section 13(4) of the said Act read with Rule 8 of the Security Interest Enforcement Rules, 2002 on this 15th Day of July, of the year 2022. The borrower's attention is invited to provisions of sub-section (8) of section 13 of the Act, in respect of time available, to redeem the secured assets. The borrower in particular and the public in general is hereby cautioned not to deal with the property and any dealings with the property will be subject to the charge of CFHL for an amount of Rs.18,67,732/- and interest thereon.

Description of immovable property Flat No-302, (Small Size MIG) 3rd Floor, Rear Side Plot no 836(old)& New No 836 A GALI NO 1 Khasra no 2993 min Adjoining to Panjiri plant Laxman vihar Gurugram(Haryana), North : property of Gajraj, South: Property of Dhanwati, East : Panjiri Plant, West: Road

Date : 20.07.2022 Sd/- Authorised Officer, Can Fin Homes Ltd. Place: Gurugram

BHANDARI HOSIERY EXPORTS LIMITED

(A Govt. of India recognised Export House) Registered Office: Bhandari House, Village Meharban, Rahon Road, Ludhiana-141007 (INDIA) Tel: +91 88720-16409. E-Mail id: Bhandari@bhandariexport.com.

POSTAL BALLOT NOTICE NOTICE is hereby given that, in compliance with the provisions of Section 108 and 110 and other applicable provisions of the Companies Act, 2013 read with the Companies (Management and Administration) Rules 2014 and applicable provisions of SEBI (LODR) Regulations, 2015 and the General Circular Nos. 14/2020 dated 08.04.2020, 17/2020 dated 13.04.2020, 22/2020 dated 15.06.2020, 33/2020 dated 28.09.2020, 39/2020 dated 31.12.2020, 10/2021 dated 23.06.2021 and 20/2021 dated 08.12.2021 respectively, issued by the Ministry of Corporate Affairs, Government of India ("MCA Circulars"), and other applicable laws and Regulations, the Notice of Postal Ballot ("Notice") along with Explanatory Statement (in electronic form) has been sent by e-mail to the Shareholders on July 19, 2022 to all the Shareholders who have registered their email addresses and whose names appear on the register of members as maintained by the Registrar and Share Transfer Agent and List of Beneficial Shareholders as received from the depositories on Friday, July 15, 2022 (Cut-off date) for seeking approval from members by way of remote e-voting.

The Company is providing the facility to the shareholders to exercise the right to vote by electronic means only and the business set out in the Notice of Postal Ballot may be transacted through e-voting services provided by Central Depository Services (India) Limited ("CDSL"). On account of threat posed by Covid-19 and in compliance with the requirements of the MCA Circulars, the company has sent the Postal Ballot notice in electronic form only and hard copy of the Postal Ballot notice along with the postal ballot forms and pre-paid business envelope have not been sent to the shareholders for this postal ballot and shareholders are requested to carefully read the instructions indicated in postal ballot notice and communicate their assent (for) or dissent (against) through e-voting only.

The Board of Directors has appointed Mr. Rajeev Bhambr, Rajeev Bhambr & Associates, Practising Company Secretary (C.P. No: 9491) as scrutineer for conducting the e-voting process in a fair and transparent manner. The result of the e-voting will be declared on or before August 24, 2022, at the registered office of the Company. The result will also be intimated to the Stock Exchange, where the shares of the Company are listed and will also be uploaded on company's website www.bhandariexport.com. A person who is not a member of the company as on Cut-off date may treat this notice for information only. The shareholders whose e-mail addresses are not registered are requested to register their e-mail addresses and mobile numbers by following the procedure specified in the Notice. The details pursuant to the provisions of the Companies Act, 2013 and the Rules and Regulations are given here under: * Date of completion of dispatch of Notices in electronic form: Friday, July 22, 2022. * Date and time of commencement of e-voting: Saturday, July 23, 2022, at 9:00 A.M. * Date and time of end of e-voting: Monday, August 22, 2022, up to 5:00 P.M. * E-voting shall not be allowed beyond 5:00 P.M. on Monday, August 22, 2022, and E-voting module shall be disabled by CDSL for voting thereafter. * The voting rights of the members for e-voting shall be in proportion to their shareholding in the paid-up equity share capital as on the above said cut-off date. * The notice of Postal Ballot along with instructions of e-voting is also available on the website of the Company at www.bhandariexport.com the website of CDSL https://www.evotingindia.com and at the relevant sections of the websites of BSE Limited and National Stock Exchange of India Limited. Shareholders who do not receive the notice may download it from the above-mentioned websites or may request for the copy of the same in writing to the Company Secretary at cs@bhandariexport.com * If you have any queries or issues regarding e-Voting from the CDSL e-Voting System, you may write an email to helpdesk.evoting@cslindia.com or contact 1800-225-533 or members may contact Mr. Rakesh Dalvi, Manager, (CDSL) Central Depository Services (India) Limited. Members may also write to the Company Secretary at the email id cs@bhandariexport.com with subject as "Postal Ballot Notice".

For Bhandari Hosiery Exports Limited Sd/- Daljeet Singh Date: July 19, 2022 Company Secretary & Compliance Officer

DEBTS RECOVERY TRIBUNAL-III, CHANDIGARH

Ground Floor, SCO 33-34-35, Sector 17-A, Chandigarh (Additional space allotted on 3rd & 4th Floor Also)

PROCLAMATION OF SALE : IMMOVABLE PROPERTY PROCLAMATION OF SALE UNDER RULES 37, 38 AND 52 (1) (2) OF SECOND SCHEDULE TO THE INCOME TAX ACT, 1961 READ WITH THE RECOVERY OF DEBTS & BANKRUPTCY ACT, 1993

The auction sale will be "Online E Auction" through website : https://drt.auctiontiger.net

Table with columns: Title of Case & R.C. No., Recoverable Amount, Date of Inspection, Last date for Depositing EMD, Date & Time of Auction, Name of Court Auctioneer. Rows include Punjab and Sind Bank Vs. Luxmi Steels Etc., Punjabi Sweets, Smt. Meera Syal W/o Sumit Syal, Smt. Ashok Mahendru, Smt. Sameer mahendru, Smt. Sumit Syal W/o Arvind Syal.

Sh. Sumit Syal S/o Sh. Arvind Syal S/o Sh. Dwarka Syal is the owner and in possession of Property measuring 3 Kanal 10 marle, Khasra No. 42/16/1/2, 25/2/1, 43/16/2, 17/1, 18/2, 19/1, 20/2, 21, 22, 23, 24, 25, 45/1, 2, 3, 4, 7/1, 8/2, 9/1, 45/10/1, 46/5/2/2, 6/1/1, Khata No. 18/1234 Jamabandi fard year 2003/2004, situated at Village Budhwah, Tehsil & District Ludhiana as per sale deed duly registered with the Sub Registered SN No. 196 dated 12.05.2005 is lying mortgaged with CH bank in the loan case of M/s H.K.R. Steels and M/s Luxmi Steels.

Sh. Sumit Syal S/o Sh. Arvind Syal S/o Sh. Dwarka Syal is the owner and in possession of property measuring 8 Kanal 2 marle comprised of Khata No. 756/804, 352/372, 673/719 Khasra No. 88/22, 23/1, 23/2 as per Jamabandi Fard year 2007-2008 situated at Village Dhanasu, Tehsil & District Ludhiana as per sale deed duly registered with the sub registered SN No. 530 dated 06.07.2011 is lying mortgaged with CH Bank in the loan case of M/s H.K.R. Steels and M/s Luxmi Steels.

Sh. Sumit Syal S/o Sh. Arvind Syal S/o Sh. Dwarka Syal is the owner and in possession of property measuring 9 Kanal 2 marle comprised of Khata No. 756/804, 352/372, 673/719 Khasra No. 88/22, 23/1, 23/2 as per Jamabandi Fard year 2007-2008 situated at Village Dhanasu, Tehsil & District Ludhiana as per sale deed duly registered with the sub registered SN No. 530 dated 06.07.2011 is lying mortgaged with CH Bank in the loan case of M/s H.K.R. Steels and M/s Luxmi Steels.

TERMS & CONDITIONS : The Property is being sold on "AS IS WHERE IS", "AS IS WHAT IS", "AS IS WHATEVER IS" basis and prospective buyers are advised to carry out due diligence carefully (1) The auction will be "online e-auction" through website https://drt.auctiontiger.net (2) Each intending bidder shall be required to pay Earnest Money Deposit (EMD), which shall not be less than 10% of the Reserve Price of the property on auction, by way of DD/Pay order in favour of RECOVERY OFFICER, DEBTS RECOVERY TRIBUNAL CHANDIGARH (DRT III) to be deposited with Recovery Officer/ Court. (3) The highest bidder will have to deposit 25% of final bid amount after adjustment of EMD already paid, IMMEDIATELY (on the same day but if the bank timings is over, then next bank working day by 4:00 PM) through RTGS/NEFT in the account mentioned above after being declared as highest bidder (H1) (4) The successful bidder/auction purchaser shall deposit the balance 75% of sale consideration amount on or before 15th day from the date of sale of the property, exclusive of such day, or if the 15th day be Sunday or other holiday, then on the first office day after 15th day by prescribed mode as stated above failing which the deposit, after deducting the expenses of sale, shall be forfeited to the Government and the defaulting purchaser shall forfeit all claims to the property or to any part of the sum for which it may subsequently be sold. The property shall be resold forthwith, after the issue of fresh proclamation of sale (5) Highest bidder shall not have any right/title over the property until the sale is confirmed by the RECOVERY OFFICER, DEBTS RECOVERY TRIBUNAL CHANDIGARH (DRT III). (6) Bidder/s should have valid digital signature for bidding in e-Auction. The Bidder/s need to log in few minutes before starting time of the e-auction. The Bank /DRT will not be responsible for any network problem or technical issues related to login etc. (7) In addition to the above purchaser shall also deposit Pounce fee @ 1% of total sale consideration money (plus Rs. 10), through DD in favour of 'The Registrar, Debts Recovery Tribunal (DRT III) Chandigarh', with the Office of Recovery Officer, DRT 1, Chandigarh (8) Prospective bidders are required to obtain user ID/ Password, which is mandatory, for bidding in above e-auction from Mr. Praveen Kumar Thevar, Mob No. 9722778828, email id : praveen.thevar@auctiontiger.net, Mr. Chintan Bhatt: +91-9978591888, E-mail: support@auctiontiger.net (9) If the bid is increased in last 5 minutes of the given time of auction, the auction time will be further extended by additional time of 5 minutes to enable the other bidders to increase their bids and auction process will come to an end if no further increment(s) is/are made within the extended time of 5 minutes (10) The amount of EMD bidders shall be refunded through online mode if deposited through online mode and returned by hand if deposited in form of DD/Pay Order (11) The Recovery Officer has the absolute right to accept or reject any bid or bids or to postpone/ cancel the notified auction-sale without assigning any reasons. (12) Any interested participant/person can view the complete details of the e-Auction including full terms and conditions of sale of the website of e-Auction Agency M/s E-Procurement Technologies Limited (Auctiontiger) i.e. https://drt.auctiontiger.net or contact Assistant General Manager, Punjab & Sind Bank, Ludhiana (14) For any further information regarding the above property you can contact the Court Auctioneer : Sh. Anrit Pal Singh, Assistant General Manager, Punjab & Sind Bank, Branch Saban Bazar, Kesar Ganj Chowk, Ludhiana, Contact No. 9999930478

TERMS AND CONDITIONS:- 1. For participating in e-auction, intending bidders required to register their details with the Service Provider https://www.bankauctions.com, well in advance and has to create the login account, login ID and password. If the bidder fails to submit/ I send their "Tender FORM" along with the payment details towards EMD, copy of the KYC and PAN card at the above mentioned Branch Office.

2. The bidder shall improve their offer in multiple of amount mentioned under the column "Bid Increase Amount". In case bid is placed in the last 5 minutes of the closing time of the auction, the closing time will be automatically get extended for 5 minutes. 3. The successful bidder should deposit 25% of the bid amount (after adjusting EMD) within 24 hours of the acceptance of bid price by the AO and the balance 75% of the bid amount within 15 days from the date of confirmation of sale by the secured creditor. All deposit and payment shall be in the prescribed mode of payment. 4. The purchaser has to bear the cess, applicable stamp duty, fees, and any other statutory dues or other dues like municipal tax, electricity charges, land and all other incidental costs, charges including all taxes and rates outgoing relating to the property. 5. Bidders are advised to go through the website www.bankauctions.com or https://www.ifil.com/home-loans/prospective-bidder-for-auction for detailed terms and conditions of auction sale & auction application form before submitting their bids for taking part in the e-auction sale proceedings. 6. For details, help procedure and online training on e-auction prospective bidders may contact the service provider E mail ID- support@bankauctions.com, Support Helpline Numbers: @729198124/25/26 and any property related query Mr. Jitendra Gupta @+91-9372280003 Email- jitendra.gupta1@iffil.com

7. Notice is hereby given to above said borrowers to collect the household articles, which were lying in the secured asset at the time of taking physical possession within 7 days, otherwise IFL-HFL shall not be responsible for any loss of property under the circumstances. 8. Further the notice is hereby given to the Borrowers, that in case they fail to collect the above said articles same shall be sold in accordance with Law. 9. In case of default in payment at any stage by the successful bidder / auction purchaser within the above stipulated time, the sale will be cancelled and the amount already paid will be forfeited (including EMD) and the property will be again put to sale. 10. AO reserves the rights to postpone/cancel or vary the terms and condition of tender/auction without assigning any reason thereof. In case of any dispute in tender/auction, the decision of AO of IFL-HFL will be final. STATUTORY 30 DAYS SALE NOTICE UNDER RULE 8 (6) OF THE SARFAESI ACT, 2002

The Borrower are hereby notified to pay the sum as mentioned above along with upto dated interest and ancillary expenses before the date of Tender/Auction, failing which the property will be auctioned/sold and balance dues if any will be recovered with interest and cost. Place:Ghaziabad Date: 21-July-2022 Sd/- Authorised Officer, IFL Home Finance Limited.

BENARES HOTELS LIMITED

CIN : L55101UP1971PLC003480 Regd. Office: Nadesar Palace Compound, Varanasi - 221 002.

FINANCIAL RESULTS FOR THE QUARTER ENDED JUNE 30, 2022

Table with columns: Particulars, Quarter ended Jun 30, 2022 (Unaudited & Reviewed), Quarter ended Mar 31, 2022 (Audited), Quarter ended Jun 30, 2021 (Unaudited & Reviewed), Year ended Mar 31, 2022 (Audited). Rows include Total Income from Operations, Net Profit for the period before tax, Net Profit for the period after tax, Total Comprehensive Income, etc.

Note : 1. The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirement) Regulations, 2015. The full format of these Financial Results are available on the website of Stock Exchange at www.bseindia.com and also on the Company's website at www.benareshotelslimited.com.

Dated : July 20, 2022 Place : Varanasi

For and on behalf of the board DR. ANANT NARAIN SINGH Chairman (DIN : 00114728)

Possession Notice (For Immovable Property) Rule 8(1)

Whereas, the undersigned being the Authorized Officer of IFL Home Finance Limited (Formerly known as India Income Housing Finance Ltd.) (IFL-HFL) under the securitisation and Reconstruction of Financial Assets and Enforcement of Security Interest Act 2002 and in exercise of powers conferred under section 13(12) read with rule 3 of the Security Interest (Enforcement) Rules, 2002, a Demand Notice was issued by the Authorized Officer of the company to the Borrower/Co-Borrowers mentioned herein below to repay the amount, notice is hereby given to the borrower and the public in general that the undersigned has taken possession of the property described herein below in exercise of powers conferred on him under Section 13(4) of the said Rules. The borrower in particular and the public in general are hereby cautioned not to deal with the property and any dealings with the property will be subject to the charge of IFL HFL for an amount as mentioned herein under with interest thereon.

The borrower's attention is invited to provisions of sub-section (8) of section 13 of the Act, if the borrower clears the dues of the "IFL HFL" together with all charges and interest accrued at any time before the date fixed for sale or transfer, the secured assets shall not be sold or transferred by "IFL HFL" and no further step shall be taken by "IFL HFL" for transfer or sale of the secured assets.

Table with columns: Name of the Borrower(s)/Co-Borrower(s), Description of the Secured Asset/Immovable Property (Rs.), Total Outstanding Dues (Rs.), Date of Demand Notice, Date of Possession. Rows include Mr. Abhishik Singh, Mrs. Arjun Monga, Mrs. Malika Monga, Mrs. Vansha Monga, Mr. Ajay Kumar Upadhyay, Mrs. Ritu, Scholastics Academy, Mr. Kamal Mahjia, Mr. Samir Sharma.

For further details please contact to Authorized Officer at Branch Office: Plot No. 30/90E, Upper Ground Floor, Main Shivaji Marg, Nagarjuna Road, Beside Jagur Showroom, Moti Nagar, New Delhi / or Corporate Office: Plot No. 98, Phase-IV, Udyog Vihar, Gurgaon, Haryana, India. Date: 21-07-2022 Sd/- Authorised Officer, For IFL Home Finance Ltd.

Public Notice For E-Auction For Sale Of Immovable Properties

Sale of Immovable property mortgaged to IFL Home Finance Limited (Formerly known as India Income Housing Finance Ltd.) (IFL-HFL) Corporate Office at Plot No.98,Udyog Vihar, Phase-IV,Gurgaon-122015 (Haryana) and Branch Office at: Office No. 1, First Floor, Mahaluxmi Metro Tower, Plot No. C -1, Sector - 4, Vaishali, Ghaziabad, Uttar Pradesh - 201010, under the Securitisation and Reconstruction of Financial Assets and Enforcement of Security Interest Act, 2002/hereinafter "Act"). Whereas the Authorized Officer ("AO") of IFL-HFL had taken the possession of the following properties pursuant to the notice issued U/S 13(2) of the Act in the following loan accounts/prospect nos. with a right to sell the same as "AS IS WHERE IS BASIS & AS IS WHAT IS BASIS" for realization of IFL-HFL's dues. The Sale will be done by the undersigned through e-auction platform provided at the website: www.bankauctions.com.

Table with columns: Borrower(s) /Co-Borrower(s) /Guarantor(s), Demand Notice Date and Amount, Description of the Immovable Property/ Secured Asset, Date of Symbolic Possession, Reserve Price. Rows include Mrs. Shashi Devi, Mr. Gagan Kumar, Mr. Saleem Miya, Mrs. Tahmina.

MODE OF PAYMENT:- All payment shall be made by demand draft in favour of "IFL Home Finance Limited" payable at Gurugram or through RTGS/NEFT. The accounts details are as follows: a) Name of the account- IFL Home Finance Ltd., b) Name of the Bank:- Standard Chartered Bank Ltd., c) Account No.-5310506294, d) IFSC Code:-SCBL0036025 or through Payment Link: https://quickpay.iffil.com

TERMS AND CONDITIONS:- 1. For participating in e-auction, intending bidders required to register their details with the Service Provider https://www.bankauctions.com, well in advance and has to create the login account, login ID and password. If the bidder fails to submit/ I send their "Tender FORM" along with the payment details towards EMD, copy of the KYC and PAN card at the above mentioned Branch Office.

2. The bidder shall improve their offer in multiple of amount mentioned under the column "Bid Increase Amount". In case bid is placed in the last 5 minutes of the closing time of the auction, the closing time will be automatically get extended for 5 minutes. 3. The successful bidder should deposit 25% of the bid amount (after adjusting EMD) within 24 hours of the acceptance of bid price by the AO and the balance 75% of the bid amount within 15 days from the date of confirmation of sale by the secured creditor. All deposit and payment shall be in the prescribed mode of payment. 4. The purchaser has to bear the cess, applicable stamp duty, fees, and any other statutory dues or other dues like municipal tax, electricity charges, land and all other incidental costs, charges including all taxes and rates outgoing relating to the property. 5. Bidders are advised to go through the website www.bankauctions.com or https://www.ifil.com/home-loans/prospective-bidder-for-auction for detailed terms and conditions of auction sale & auction application form before submitting their bids for taking part in the e-auction sale proceedings. 6. For details, help procedure and online training on e-auction prospective bidders may contact the service provider E mail ID- support@bankauctions.com, Support Helpline Numbers: @729198124/25/26 and any property related query Mr. Jitendra Gupta @+91-9372280003 Email- jitendra.gupta1@iffil.com

ASSET RECOVERY BRANCH, No. 6, 3rd Floor, Opp: Metro Pillar No: 80, Pusa Road, Karol Bagh, New Delhi - 110 005

Ph: 011-28758374 / 28751187 Email: kvb4121@kvbmail.com

E-AUCTION NOTICE

PUBLIC NOTICE FOR SALE OF IMMOVABLE PROPERTIES UNDER SARFAESI ACT, 2002

E-Auction Sale Notice for Sale of Immovable Assets under the Securitisation and Reconstruction of Financial Assets and Enforcement of Security Interest Act, 2002 read with proviso to Rule 8 (6) R/W Rule 9 (1) of the Security Interest (Enforcement) Rules, 2002.

Notice is hereby given to the public in general and in particular to the Borrower (s) and Guarantor (s) that the below described immovable property mortgaged to the Secured Creditor, The Karur Vysya Bank Ltd, symbolic possession has been taken by the Authorized Officer of The Karur Vysya Bank Ltd. Secured Creditor, will be sold on "As is where is", "As is what is", "without recourse", and "Whatever there is" and "Without recourse" as per given details below:

Table with columns: S. No., Name of Borrower, Lending Branch, Location of property, Nature of property, Reserve Price (in Rs.), EMD amount (in Rs.), Contact person / Ph.No. / Email. Row 1: M/s ECO Roots Foods India Private Limited.

Statutory 15 days' Notice under Rule 8(6) of the SARFAESI Act, 2002 The borrower's and guarantor's are hereby notified to pay the dues as mentioned above along with up to date interest and ancillary expenses before the date of e-Auction, failing which the Schedule property will be auctioned/sold and balance dues, if any, will be recovered with interest and cost. Date: Delhi Chief Manager & AUTHORIZED OFFICER THE KARUR VYSYA BANK LIMITED

